

MEA's role in enabling safe, legal, smart and stable international migration during Covid-19

September 04, 2020

COVID -19 ਦੌਰਾਨ ਸੁਰੱਖਿਅਤ, ਕਾਨੂੰਨੀ, ਸਮਾਰਟ ਅਤੇ ਸਥਿਰ ਕੌਮਾਂਤਰੀ ਪ੍ਰਵਾਸ ਸੰਭਵ ਬਣਾਉਣ ਵਿੱਚ ਵਿਦੇਸ਼ ਮੰਤਰਾਲੇ ਦੀ ਭੂਮਿਕਾ

4 ਸਤੰਬਰ, 2020

COVID -19 ਕਾਰਨ ਅੰਤਰਰਾਸ਼ਟਰੀ ਪ੍ਰਵਾਸ ਲਈ ਵਿਸ਼ੇਸ਼ ਚੁਣੌਤੀਆਂ ਪੈਦਾ ਹੋਈਆਂ ਹਨ ਅਤੇ ਬਹੁਤ ਸਾਰੇ ਭਾਰਤੀ ਕਾਮਿਆਂ ਨੂੰ ਘਰ ਵਾਪਸ ਮੁੜਨਾ ਪਿਆ, ਹਾਲਾਂਕਿ ਵਿਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਕਾਮੇ ਆਪਣੇ ਮੇਜ਼ਬਾਨ ਦੇਸ਼ਾਂ ਵਿੱਚ ਕੰਮ ਕਰਦੇ ਰਹੇ।

ਵਿਦੇਸ਼ ਮੰਤਰਾਲੇ ਨੇ ਸੁਰੱਖਿਅਤ, ਕਾਨੂੰਨੀ, ਸਮਾਰਟ ਅਤੇ ਸਥਿਰ ਪ੍ਰਵਾਸ ਨੂੰ ਉਤਸ਼ਾਹਿਤ ਕਰਨ ਲਈ ਵਾਤਾਵਰਣ ਪ੍ਰਦਾਨ ਕਰਨ ਅਤੇ COVID -19 ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਾਰੇ ਸੰਬੰਧਤ ਪੱਖਾਂ ਨਾਲ ਨੇੜਿਓਂ ਮਿਲ ਕੇ ਕੰਮ ਕੀਤਾ ਹੈ।

ਮੇਜ਼ਬਾਨ ਦੇਸ਼ਾਂ, ਖਾਸਕਰ ਖਾੜੀ ਵਿਚ, ਨਾਲ ਸਲਾਹ ਮਸ਼ਵਰਾ ਕਰ ਕੇ ਸਾਡੇ ਭਾਈਵਾਲਾਂ ਨੇ ਭਾਰਤੀ ਕਾਮਿਆਂ ਅਤੇ ਪੇਸ਼ੇਵਰਾਂ ਦੇ ਮਹੱਤਵਪੂਰਣ ਯੋਗਦਾਨ ਦੀ ਸ਼ਲਾਘਾ ਕੀਤੀ ਹੈ ਅਤੇ ਉਨ੍ਹਾਂ ਦੀ ਵਾਪਸੀ ਦਾ ਸਵਾਗਤ ਕੀਤਾ ਹੈ। ਦਰਅਸਲ ਕੁਝ ਸੈਕਟਰਾਂ ਵਿੱਚ ਪਹਿਲਾਂ ਹੀ ਸਿਹਤ ਸੰਭਾਲ ਨਾਲ ਜੁੜੇ ਅਤੇ ਡਿਜੀਟਲ ਵਰਕਰਾਂ ਅਤੇ ਪੇਸ਼ੇਵਰਾਂ ਦੇ ਪ੍ਰਵਾਸ ਦੇ ਮੁੜ ਸ਼ੁਰੂ ਹੋਣ ਦੇ ਨਾਲ ਚੰਗਾ ਰੁਝਾਨ ਨਜ਼ਰ ਆਇਆ ਹੈ। e-MIGRTAE ਨੂੰ ਵਿਦੇਸ਼ੀ ਮਾਈਗ੍ਰੇਸ਼ਨ ਪਲੇਟਫਾਰਮਾਂ ਨਾਲ ਏਕੀਕ੍ਰਿਤ ਕਰਨ ਵੱਲ ਸਾਡੇ ਸਾਂਝੇ ਯਤਨਾਂ ਸਦਕਾ ਵੀ ਭਾਰਤੀ ਪ੍ਰਵਾਸੀ ਮਜ਼ਦੂਰਾਂ ਲਈ ਸੰਭਾਵਨਾਵਾਂ ਹੋਰ ਚੰਗੀਆਂ ਹੋ ਗਈਆਂ ਹਨ. ਭਾਰਤੀ ਕਾਮਿਆਂ ਅਤੇ ਪੇਸ਼ੇਵਰਾਂ ਲਈ ਨਵੇਂ ਸੈਕਟਰ ਅਤੇ ਨਵੀਂ ਮੰਜ਼ਿਲਾਂ ਉੱਭਰ ਕੇ ਸਾਮਣੇ ਆ ਰਹੀਆਂ ਹਨ।

ਪ੍ਰਵਾਸ ਪ੍ਰਕਿਰਿਆ ਵਿੱਚ ਰਜਿਸਟਰਡ ਭਾਰਤੀ ਏਜੰਸੀਆਂ ਦੀ ਮਹੱਤਵਪੂਰਣ ਭੂਮਿਕਾ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦੇਸ਼ ਮੰਤਰਾਲੇ ਨੇ COVID -19 ਨਾਲ ਜੁੜੀਆਂ ਵਿਦੇਸ਼ ਰਿਆਇਤਾਂ ਪ੍ਰਦਾਨ ਕੀਤੀਆਂ ਹਨ, ਜਿਨ੍ਹਾਂ ਵਿਚ ਬੈਂਕ ਗਾਰੰਟੀ ਵਿਚ 50% ਦੀ ਕਟੌਤੀ, 31 ਮਾਰਚ 2021 ਤੱਕ ਲਾਇਸੈਂਸਾਂ ਦਾ ਮੁਫਤ ਵਿਸਤਾਰੀਕਰਨ ਅਤੇ ਦਫਤਰੀ ਸਥਾਨ ਦੇ ਨਿਯਮਾਂ 'ਤੇ ਛੋਟ ਸ਼ਾਮਲ ਹੈ ਤਾਂ ਜੋ ਰਜਿਸਟਰਡ ਭਾਰਤੀ ਏਜੰਸੀਆਂ ਨੂੰ ਦਰਪੇਸ਼ ਮੁਸ਼ਕਿਲ ਆਰਥਿਕ ਸਥਿਤੀਆਂ ਨੂੰ ਸੁਖਾਲਾ ਕੀਤਾ ਜਾ ਸਕੇ ਅਤੇ COVID -19 ਦੌਰਾਨ ਵੀ ਉਨ੍ਹਾਂ ਦੇ ਕੰਮਕਾਜ ਵਿੱਚ ਮਦਦ ਕਰ ਕੌਮਾਂਤਰੀ ਪ੍ਰਵਾਸ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ. ਇੰਨਾਂ ਉਪਾਵਾਂ ਸਦਕਾ ਰਵਾਇਤੀ ਅਤੇ ਨਵੇਂ ਖੇਤਰਾਂ ਅਤੇ ਮੰਜ਼ਿਲਾਂ ਵੱਲ ਪ੍ਰਵਾਸੀਆਂ ਦੀ ਵਾਪਸੀ ਦੀ ਸ਼ੁਰੂਆਤ ਲਈ ਚੰਗਾ ਮਾਹੌਲ ਬਣੇਗਾ।

ਵਿਦੇਸ਼ ਮੰਤਰਾਲੇ ਨੇ ਤਜਵੀਜ਼ ਕੀਤੇ ਗਏ ਨਵੇਂ ਭਵਿੱਖ-ਅਧਾਰਤ ਇਮੀਗ੍ਰੇਸ਼ਨ ਮੈਨੇਜਮੈਂਟ ਬਿੱਲ ਨੂੰ ਤਿਆਰ ਕਰਨ ਲਈ ਹਿੱਸੇਦਾਰਾਂ ਦੇ ਸੈਸ਼ਨ ਵੀ ਕਰਾਏ ਹਨ, ਇਹ ਬਿੱਲ ਜਲਦੀ ਹੀ ਪੇਸ਼ ਕੀਤਾ ਜਾਵੇਗਾ।

ਵਿਦੇਸ਼ ਮੰਤਰਾਲੇ COVID -19 ਦੌਰਾਨ ਸੁਰੱਖਿਅਤ, ਕਾਨੂੰਨੀ, ਸਮਾਰਟ ਅਤੇ ਸਥਿਰ ਕੌਮਾਂਤਰੀ ਪ੍ਰਵਾਸ ਨੂੰ ਉਤਸ਼ਾਹਿਤ ਕਰਦਾ ਹੈ।

ਨਵੀਂ ਦਿੱਲੀ

4 ਸਤੰਬਰ, 2020

DISCLAIMER: This is an approximate translation. The original is available in English on MEA's website and may be referred to as the official press release.